

Visit of External Affairs Minister Dr S. Jaishankar to Tajikistan (March 30-31, 2021)

March 26, 2021

ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦੀ ਤਾਜਿਕਿਸਤਾਨ ਦੀ ਫੇਰੀ (30-31 ਮਾਰਚ, 2021)

26 ਮਾਰਚ, 2021

1. ਤਾਜਿਕਿਸਤਾਨ ਦੇ ਵਿਦੇਸ਼ ਮੰਤਰੀ ਮਹਾਮਹਿਮ ਸ਼੍ਰੀ ਸਿਰੋਜਿੰਦੀਨ ਮੁਹਿਰਦੀਨ ਦੇ ਸੱਦੇ 'ਤੇ ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ 30-31 ਮਾਰਚ, 2021 ਨੂੰ ਤਾਜਿਕਿਸਤਾਨ ਦਾ ਅਧਿਕਾਰਤ ਦੌਰਾ ਕਰਨਗੇ।
2. ਇਸ ਦੌਰੇ ਦੌਰਾਨ ਵਿਦੇਸ਼ ਮੰਤਰੀ ਆਪਣੇ ਹਮਰੁਤਬਾ ਨਾਲ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੇ ਨਾਲ-ਨਾਲ ਆਪਸੀ ਹਿਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਉਹ ਤਾਜਿਕਿਸਤਾਨ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੋਮਲੀ ਰਹਿਮਨ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਵਲੋਂ ਹੋਰ ਤਾਜਿਕਿਸਤਾਨੀ ਮੰਤਰੀਆਂ ਅਤੇ ਪਤਵੰਤਿਆਂ ਨਾਲ ਵੀ ਮੁਲਾਕਾਤ ਕੀਤੇ ਜਾਣ ਦੀ ਆਸ ਹੈ।
3. ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਏਸ਼ੀਆ ਵਿੱਚ ਗੱਲਬਾਤ ਅਤੇ ਭਰੋਸਾ ਨਿਰਮਾਣ ਉਪਾਵਾਂ ਸੰਬੰਧੀ ਕਾਨਫਰੰਸ ਦੇ 5ਵੇਂ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਜੂਨ 2019 ਵਿੱਚ ਦੁਸ਼ਾਂਬੇ ਗਏ ਸਨ। ਇਹ ਮੁਲਾਕਾਤ ਦੋਵਾਂ ਦੇਸ਼ਾਂ ਦਰਮਿਆਨ ਬਾਕਾਇਦਾ ਹੁੰਦੇ ਰਹੇ ਉੱਚ ਪੱਧਰੀ ਵਟਾਂਦਰੇ ਦੀ ਲਗਾਤਾਰਤਾ ਵਿੱਚ ਹੈ ਜੋ ਭਾਰਤ ਅਤੇ ਤਾਜਿਕਿਸਤਾਨ ਵਿਚਾਲੇ ਨੇੜਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗੀ।
4. ਵਿਦੇਸ਼ ਮੰਤਰੀ ਅਫਗਾਨਿਸਤਾਨ ਅਤੇ ਤਾਜਿਕਿਸਤਾਨ ਦੇ ਵਿਦੇਸ਼ ਮੰਤਰੀਆਂ ਦੇ ਸਾਂਝੇ ਸੱਦੇ 'ਤੇ 30 ਮਾਰਚ, 2021 ਨੂੰ ਦੁਸ਼ਾਂਬੇ ਵਿੱਚ ਅਫਗਾਨਿਸਤਾਨ 'ਤੇ ਹਾਰਟ ਆਫ ਏਸ਼ੀਆ - ਇਸਤਾਂਬੁਲ ਪ੍ਰਕਿਰਿਆ (HoA - IP) ਦੇ 9ਵੇਂ ਮੰਤਰੀ ਮੰਡਲੀ ਸੰਮੇਲਨ ਵਿੱਚ ਭਾਗ ਲੈਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੰਮੇਲਨ ਦੌਰਾਨ ਉਹ ਹੋਰ ਭਾਗੀਦਾਰ ਦੇਸ਼ਾਂ ਦੇ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ।
5. HoA - IP ਦੇ ਤਹਿਤ ਵਪਾਰ, ਵਣਜ ਅਤੇ ਨਿਵੇਸ਼ ਭਰੋਸਾ ਨਿਰਮਾਣ ਉਪਾਵਾਂ (CBM) ਲਈ ਮੋਹਰੀ ਦੇਸ਼ ਹੋਣ ਦੇ ਨਾਤੇ ਭਾਰਤ ਨੇ ਅਫਗਾਨਿਸਤਾਨ ਦੇ ਇਸ ਖੇਤਰ ਨਾਲ ਹੋਰ ਮਜ਼ਬੂਤ ਆਰਥਿਕ ਏਕੀਕਰਨ ਲਈ ਖੇਤਰੀ ਸੰਪਰਕ ਵਧਾਉਣ ਲਈ ਠੋਸ ਯਤਨ ਕੀਤੇ ਹਨ। ਭਾਰਤ ਅਤੇ ਅਫਗਾਨਿਸਤਾਨ ਦੇ ਸ਼ਹਿਰਾਂ ਦਰਮਿਆਨ ਸਮਰਪਿਤ ਹਵਾਈ ਆਵਾਜਾਈ ਲਾਂਘਾ ਅਤੇ ਈਰਾਨ ਅੰਦਰ ਚਾਬਹਾਰ ਪੋਰਟ ਦਾ ਸ਼ੁਰੂ ਹੋਣਾ ਇਸ ਦਿਸ਼ਾ ਵਿੱਚ ਪੁੱਟੇ ਗਏ ਸਹੀ ਕਦਮ ਹਨ।

6. ਅਫਗਾਨਿਸਤਾਨ ਅੰਦਰ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਦੇ ਮਹੱਤਵਪੂਰਣ ਹਿਤਧਾਰਕ ਵਜੋਂ ਭਾਰਤ ਨੇ ਅਫਗਾਨਿਸਤਾਨ ਬਾਰੇ ਅੰਤਰਰਾਸ਼ਟਰੀ ਪ੍ਰਕਿਰਿਆਵਾਂ ਵਿੱਚ ਉਸਾਰੂ ਭੂਮਿਕਾ ਨਿਭਾਈ ਹੈ। ਭਾਰਤ ਨੇ ਅਫਗਾਨਿਸਤਾਨ ਬਾਰੇ ਖੇਤਰੀ ਅਤੇ ਅੰਤਰਰਾਸ਼ਟਰੀ ਹਿਤਧਾਰਕਾਂ ਨਾਲ ਗੱਲਬਾਤ ਕੀਤੀ ਹੈ। ਇਸ ਫੇਰੀ ਨਾਲ ਅਫਗਾਨਿਸਤਾਨ ਨੂੰ ਵਿਸ਼ੇਸ਼ ਧਿਆਨ ਵਿੱਚ ਰੱਖ ਕੇ ਕੇਂਦਰੀ ਏਸ਼ੀਆਈ ਦੇਸ਼ਾਂ ਵਿੱਚ ਸਾਡੀ ਪਹੁੰਚ ਹੋਰ ਵਧੇਗੀ।

ਨਵੀਂ ਦਿੱਲੀ

26 ਮਾਰਚ, 2021

DISCLAIMER: This is an approximate translation. The original is available in English on MEA's website and may be referred to as the official press release.